



INDUSTRIAL ENTERPRISES LTD.

Regd. & Admn. Office : Focal Point, Ludhiana - 141 010. (INDIA)
Phones : 91-161-5064200, 5083215-216 Fax : 91-161-2674072
E-mail : nilldh@owmnahar.com, Website : www.owmnahar.com

NIEL:SCY:

Dated: 15.02.2025

BSE Limited
(Department of Corporate Services)
Floor 25, P J Towers,
Dalal Street, Fort, MUMBAI 400001
Scrip Code : 519136

National Stock Exchange of India Limited
Exchange Plaza, Bandra Kurla Complex,
Bandra East MUMBAI 400051
NAHARINDUS (NSE)

Reg: Newspaper Publication- Publication of Financial Results

Dear Sir,

Please find attached herewith newspaper publication in Financial Express (English) and Desh Sewak (Punjabi) regarding Un-audited Financial Results (Standalone & Consolidated) of the Company for the quarter and nine months ended on 31.12.2024 approved on 14.02.2025.

You are requested to take on the same on record.

Thanking you,

Yours faithfully,

For **NAHAR INDUSTRIAL ENTERPRISES LIMITED**


COMPANY SECRETARY
Encl: As above



Nahar INDUSTRIAL ENTERPRISES LIMITED

Regd. Office : Focal Point, Ludhiana-141 010, Ph.: 0161-5064200, Fax: 0161-2674072

CIN: L15143PB1983PLC018321

Website: www.ownnahar.com, Email: share@ownnahar.com

EXTRACT OF STANDALONE AND CONSOLIDATED UN-AUDITED FINANCIAL RESULTS FOR THE QUARTER AND NINE MONTHS PERIOD ENDED 31ST DECEMBER, 2024

(₹ in Lakhs)

Sr. No.	Particulars	Quarter Ended			Nine Months Ended		Year Ended
		31.12.2024 Un-audited	30.09.2024 Un-audited	31.12.2023 Un-audited	31.12.2024 Un-audited	31.12.2023 Un-audited	31.03.2024 Audited
1	Total Income from operations	42965.85	35591.29	36374.96	113994.47	109904.29	147176.18
2	Other Income	1637.06	920.40	625.65	3206.41	1977.42	3125.96
3	Total Income	44602.91	36511.69	37000.61	117200.88	111881.71	150302.14
4	Profit / (Loss) for the period before Tax	785.20	(417.17)	466.44	432.21	(964.44)	1150.41
5	Net Profit / (Loss) for the period	483.59	(422.47)	468.87	130.60	(1005.76)	961.68
6	Total comprehensive Income for the period [Comprising Profit/(Loss) for the period (after tax) and other comprehensive income (after tax)]	482.55	(420.66)	468.53	131.52	(1004.15)	1071.73
7	Paid-up Equity Share Capital (Face Value - ₹ 10/- per share)	4320.56	4320.56	4320.56	4320.56	4320.56	4320.56
8	Other Equity (excluding Revaluation Reserve) as shown in the Audited Balance Sheet of the previous year						91744.88
9	Earnings per share - Face Value of ₹ 10/- each [Basic / Diluted] (in Rs.)	1.12	(0.98)	1.09	0.30	(2.33)	2.23

Notes:

- The above financial results were reviewed by the Audit Committee of Directors on 14th February, 2025 and taken on record by the Board of Directors at its meeting held on 14th February, 2025.
- The financial results have been prepared in accordance with the recognition and measurement principles of the Indian Accounting Standards (Ind AS) as notified under the Companies (Indian Accounting Standards) Rules, 2015 (as amended) as specified under Section 133 of the Companies Act, 2013 (the Act), and other accounting principles generally accepted in India and is in compliance with the presentation and disclosure requirements of Regulation 33 of the SEBI (Listing Obligations and Disclosure Requirements) Regulations, 2015 (as amended), including relevant circulars issued by the SEBI from time to time.
- The above financial results have been consolidated in respect of Associate Companies and also wholly owned subsidiary companies pursuant to the requirement of section 129 (3) of the Companies Act, 2013.
- The company is going to enter into Real Estate Business by converting one of its Land parcel situated at Chandigarh Road, Ludhiana for which it has already got change of land use (CLU) permission. The project has been registered with RERA and also got approval of site plan from GLADA. The project include Industrial, commercial and residential activities.
- Previous period's figures have been regrouped / rearranged wherever considered necessary.
- The Financial results have been subjected to limited review by Statutory Auditors of the company.
- Consolidated Financial Results are as under:-**

(₹ in Lakhs)

Sr. No.	Particulars	Quarter Ended			Nine Months Ended		Year Ended
		31.12.2024 Un-audited	30.09.2024 Un-audited	31.12.2023 Un-audited	31.12.2024 Un-audited	31.12.2023 Un-audited	31.03.2024 Audited
1	Total Income from operations	42965.85	35591.29	36374.96	113994.47	109904.29	147176.18
2	Other Income	1637.06	920.40	625.65	3206.41	1977.42	3125.96
3	Total Income	44602.91	36511.69	37000.61	117200.88	111881.71	150302.14
4	Profit / (Loss) for the period before Tax	761.61	(376.66)	508.57	463.50	(865.71)	1177.50
5	Net Profit / (Loss) for the period	463.43	(322.88)	500.59	218.27	(938.72)	973.16
6	Total Comprehensive Income	462.39	(321.07)	500.25	219.19	(937.11)	1083.21
7	Earnings per share - Face Value of ₹ 10/- each [Basic / Diluted] (in Rs.)	1.07	(0.75)	1.16	0.51	(2.17)	2.25

- The above is an extract of the detailed format of Financial Results for the Quarter and Nine months period ended on 31st December, 2024 filed with the Stock Exchanges under Regulation 33 of the SEBI (Listing Obligations & Disclosure Requirements) Regulations, 2015. The full format of the Financial Results for the Quarter and Nine months period ended on 31st December, 2024 is available on the websites of the Stock Exchanges i.e. www.bseindia.com and www.nseindia.com and on the Company's website i.e. www.ownnahar.com. The same can be accessed by scanning a Quick Response (QR) code given hereunder:-



For NAHAR INDUSTRIAL ENTERPRISES LIMITED
sd/-
JAWAHAR LAL OSWAL
(Chairman)
DIN : 00463866

Place: Ludhiana

Dated: 14th February, 2025

Dispatch of Postal Ballot Notice dated 11th February, statement on 14th February, 2025 only through electronic whose email addresses are registered with the Company/DP's"/Registrar and Transfer Agent ("RTA") as on 7th February, 2025 in accordance with the aforesaid MCA Circulars.

Members who are not registered their e-mail address are requested to register their e-mail address in electronic form with the Depository Participant(s) and in respect of shares held in physical form with the Registrar and Share Transfer Agent, MUFG Intime by email to csq-unit@linkintime.co.in or by post to Chahadur Shastri Marg, Vikhroli West, Mumbai 400 083.

If the Company has appointed M/s. Avani Gandhi and CP, 16143) Practicing Company Secretary, as the e-postal ballot through e-voting process in a fair and Company has engaged National Securities Depository to provide the remote e-voting facility.

A copy of Postal Ballot Notice along with the Explanatory Statement is available on the website of the Company, viz., www.ownnahar.com and on the website of the Stock Exchange viz., www.bseindia.com respectively and also on the website of National Securities Depository Limited ("NSDL") viz., www.evoting.nsdl.com.

ONLINE MODE (E-VOTING):

As per Section 108 of the Act, read with Rule 20 of the Companies (Management and Administration) Rules, 2014, as amended from time to time and the SEBI LODR Regulations, the Company is pleased to provide the facility to cast their vote electronically, through the NSDL. Members of the Company holding shares in dematerialized form as on the cut-off date i.e. Friday, 7th February, 2025 are eligible to vote through remote e-voting.

That:

the Postal Ballot Notice may be transacted electronically through the NSDL from 9.00 a.m. on Saturday, 15th February, 2025 at 9.00 a.m.

and will close on Sunday, 16th March, 2025 at 5.00 p.m. IST; and will be allowed beyond 5.00 p.m. on Sunday, 16th March, 2025.

The details of the members whose names are recorded in the Register of Members or in the Depositories as on the cut-off date are entitled to cast their votes;

Members who have received Postal Ballot Notice may write to avani@gcvl.in and obtain the same.

In case of any grievances connected with the e-voting, Members may refer to the FAQs for e-voting, Members may refer to the FAQs for e-voting manual for Shareholders available at the download www.ownnahar.com or call on Tel no.: 022-48867000 or send a mail to csq-unit@linkintime.co.in; and in case of any grievances connected with the e-voting, please contact NSDL, 4th Floor, 'A' Wing, Trade World, Chhatrapati Bapat Marg, Lower Parel, Mumbai-400013 or

the results of the e-voting will be announced by the Chairperson or any person authorized in writing on or before 5.00 P.M. on Tuesday, 18th February, 2025 at the Company's registered office at Mumbai. The results, together with the details of the members whose names are recorded in the Register of Members or in the Depositories as on the cut-off date, will be displayed at the registered office and on the website of the Company, viz., www.ownnahar.com and on the website of the Stock Exchange viz., www.bseindia.com and on the website of National Securities Depository Limited ("NSDL") viz., www.evoting.nsdl.com besides being displayed on the website of the Depository.

By Order of the Board of Directors,
Avani Sanghavi
Company Secretary & Compliance Officer
ACS No.: 29108

